


EN Start Here  
TC 安裝說明

TH เริ่มต้นที่นี่  
ID Mulai di Sini



© 2018 Seiko Epson Corporation  
Printed in XXXXXX



Contents may vary by location.


內容物會因國家 / 地區而不同。

อุปกรณ์ที่มีให้อาจแตกต่างกันในแต่ละประเทศ

Konten dapat bervariasi, bergantung pada lokasi.

**Do not connect a USB cable unless instructed to do so.**  
除非有指示要求，否則請勿連接 USB 連接線。  
อย่าเชื่อมต่อสายเคเบิล USB ถ้าระบบยังไม่ได้แจ้งให้ดำเนินการดังกล่าว  
Jangan sambungkan kabel USB, kecuali jika diminta untuk melakukannya.

# 1




Remove all protective materials.

移除所有保護材料。

แกะวัสดุป้องกันออกทั้งหมด

Lepas semua materi pelindung.




Insert the output tray.

插入出紙托盤。

ใส่ถาดกระดาษขาออก

Masukkan baki output.



Place the output tray.  
放置出紙托盤。  
วางถาดกระดาษขาออก  
Letakkan baki output.




Connect and plug in.  
連接電源線並插入電源插座。  
เชื่อมต่อและเสียบปลั๊ก  
Sambungkan, lalu pasang.




Turn on.  
開啟電源。  
เปิดเครื่อง  
Hidupkan.





Select a language and time.  
選擇語言和時間。  
เลือกภาษาและเวลา  
Pilih bahasa dan waktu.



Open.  
開啟。  
เปิด  
Buka.




Press the ink supply unit tray, and then pull it out.  
按壓墨水海量包托盤，然後將其拉出。  
กดถาดชุดน้ำหมึกพิมพ์ จากนั้นดึงออก  
Tekan baki unit persediaan tinta, lalu tarik baki keluar.




Shake the ink supply unit 10 times well.  
均勻搖晃墨水海量包 10 次。  
เขย่าชุดน้ำหมึกพิมพ์ 10 ครั้ง  
Goyang unit persediaan tinta 10 kali.


For the initial setup, make sure you use the ink supply units that came with this printer. These ink supply units cannot be saved for later use. The initial ink supply units will be partly used to charge the print head. These ink supply units may print fewer pages compared to subsequent ink supply units.  
初次安裝時，務必使用本印表機隨附的墨水海量包。這些墨水海量包無法保存供日後使用。內附的墨水海量包，其中有部分墨水會用於補充印字頭。這些墨水海量包的列印張數可能比之後使用的墨水海量包少。  
สำหรับการตั้งค่าแรกเริ่ม ให้แน่ใจว่าคุณใช้ชุดน้ำหมึกพิมพ์ที่มาพร้อมกับเครื่องพิมพ์นี้ ชุดน้ำหมึกพิมพ์เหล่านี้ไม่สามารถเก็บไว้สำหรับการใช้งานภายหลังได้ ชุดน้ำหมึกพิมพ์แรกเริ่มบางส่วนจะถูกนำไปใช้เพื่อชาร์จหัวพิมพ์ ชุดน้ำหมึกพิมพ์เหล่านี้อาจพิมพ์ได้จำนวนหน้าน้อยกว่าเมื่อเทียบกับชุดน้ำหมึกพิมพ์ที่ตามมา  
Untuk konfigurasi awal, pastikan Anda menggunakan unit persediaan tinta diberikan bersama printer ini. Unit persediaan tinta ini tidak dapat disimpan untuk penggunaan di lain waktu. Unit persediaan tinta awal akan digunakan sebagian untuk mengisi kepala cetak. Unit persediaan tinta ini dapat mencetak halaman lebih sedikit dibandingkan unit persediaan tinta berikutnya.




Unpack.  
打開包裝。  
เปิดกล่องบรรจุภัณฑ์  
Buka kemasan.




Fit the ink supply unit into the ink supply unit tray.  
將墨水海量包裝入墨水海量包托盤。  
ใส่ชุดน้ำหมึกพิมพ์เข้าไปในถาดชุดน้ำหมึกพิมพ์  
Masukkan unit persediaan tinta ke dalam baki unit persediaan tinta.




Insert and close. Install all ink supply units as well.  
插入並關上。將所有墨水海量包安裝到位。  
ใส่และปิด ติดตั้งชุดน้ำหมึกพิมพ์ทั้งหมดด้วย  
Masukkan, lalu tutup. Pasang juga semua unit persediaan tinta.




Wait until the charging is finished.  
請等待墨水設定完成。  
รอนจนกว่าการชาร์จจะสิ้นสุด  
Tunggu hingga pengisian selesai.




Pull out.  
拉出。  
ดึงออกมา  
Tarik keluar.




Pinch and slide the edge guides.  
夾住並滑動邊緣定位器。  
บีบและเลื่อนตัวกั้นขอบ  
Tekan dan geser pemandu tepi.




Load A4 size paper toward the back of the paper cassette with the printable side face down then slide the front edge guide to the paper.  
將 A4 大小紙張朝紙匣後方裝入，列印面朝下，然後將前方紙張邊緣定位器滑靠至紙張。  
ใส่กระดาษขนาด A4 เข้าทางด้านหลังของถาดใส่กระดาษ โดยให้ด้านที่จะพิมพ์คว่ำลง จากนั้นเลื่อนที่กั้นขอบด้านหน้าเข้าหากระดาษ  
Masukkan kertas berukuran A4 ke bagian belakang kaset kertas dengan sisi cetak menghadap bawah, lalu geser pemandu tepi depan ke arah kertas.



Do not load paper above the ▼ arrow mark inside the edge guide.  
放入的紙張厚度請勿超出紙張邊緣定位器內側的 ▼ 箭頭標記。  
อย่าใส่กระดาษสูงกว่าเครื่องหมายลูกศร ▼ ที่อยู่ด้านในของตัวกั้นขอบ  
Jangan masukkan kertas di atas tanda panah ▼ di bagian dalam pemandu tepi.





Check the paper size and paper type for the paper sources. Select **OK** if the settings are correct, or select the correct paper size and paper type. You can change these settings later.

檢查紙張來源的紙張尺寸和紙張種類。如果設定正確，請選取**確定**，否則請選取正確的紙張尺寸和紙張種類。您可稍後變更這些設定。

เลือกขนาดและประเภทกระดาษสำหรับแหล่งกระดาษ เลือก **ตกลง** ถ้าหากการตั้งค่าถูกต้อง หรือเลือกขนาดและประเภทกระดาษที่ถูกต้อง คุณสามารถเปลี่ยนการตั้งค่าเหล่านี้ได้ในภายหลัง

Periksa ukuran dan jenis kertas untuk sumber kertas. Pilih **OK** jika pengaturan sudah benar, atau pilih ukuran dan jenis kertas yang benar. Anda dapat mengubah pengaturan ini di lain waktu.

## 2

### Windows



Insert the CD and then select A. If you need to connect multiple computers as an administrator, select B and see the *Administrator's Guide* to set up the administrator's settings.

放入光碟並選取 A。如果您需要以管理員身分連接多部電腦，請選取 B 並參閱管理員使用說明以進行管理員設定。

ใส่ซีดีแล้วเลือก A ถ้าคุณต้องการเชื่อมต่อคอมพิวเตอร์หลายเครื่องในฐานะผู้ดูแลระบบ ให้เลือก B และดูคู่มือผู้ดูแลระบบเพื่อตั้งค่าผู้ดูแลระบบ

Masukkan CD, lalu pilih A. Jika Anda harus menyambungkan beberapa komputer sebagai administrator, pilih B lalu lihat Panduan Administrator untuk mengkonfigurasi pengaturan.

#### If the Firewall alert appears, allow access for Epson applications.

若出現“防火牆”警示訊息，請確認發行者為 Epson，然後才開啓 Epson 應用程式。

ถ้าการแจ้งเตือนไฟวอลล์ปรากฏขึ้น ให้อนุญาตการเข้าถึงสำหรับแอปพลิเคชัน Epson  
Jika peringatan Firewall muncul, bolehkan akses untuk aplikasi Epson.

### No CD/DVD drive

#### Mac OS




Visit the website to start the setup process, install software, and configure network settings.

請瀏覽網站以啓動安裝程序、安裝軟體及進行網路設定。

เยี่ยมชมเว็บไซต์เพื่อเริ่มกระบวนการตั้งค่า ติดตั้งซอฟต์แวร์ และกำหนดค่าการตั้งค่าเครือข่าย

Kunjungi situs web untuk memulai proses konfigurasi, menginstal perangkat lunak, dan mengkonfigurasi pengaturan jaringan.

### iOS/Android



See the *User's Guide* for more information on printing from a smartphone or tablet.

如需使用智慧型手機或平板電腦進行列印的詳細資訊，請參閱進階使用說明。

ดูที่คู่มือผู้ใช้สำหรับข้อมูลเพิ่มเติมเกี่ยวกับการพิมพ์จากสมาร์ทโฟนหรือแท็บเล็ต

Lihat Panduan Pengguna untuk informasi lengkap tentang cara mencetak dari smartphone atau tablet.

## Epson Connect



Using your mobile device, you can print from any location worldwide to your Epson Connect compatible printer. Visit the website for more information.

透過行動裝置，您可從世界任何地點將資料列印至 Epson Connect 相容印表機。如需詳細資訊，請瀏覽網站。

คุณสามารถพิมพ์จากสถานที่ต่างๆ ทั่วโลกไปยังเครื่องพิมพ์ที่มีคุณสมบัต Epson Connect ของคุณได้ด้วยการใช้อุปกรณ์มือถือของคุณ สำหรับข้อมูลเพิ่มเติมให้ดูข้อมูลที่เว็บไซต์

Dengan menggunakan perangkat bergerak, Anda dapat mencetak dari berbagai lokasi di seluruh dunia ke printer Epson Connect yang kompatibel. Kunjungi situs web untuk informasi selengkapnya.

## Questions?



You can open the PDF manuals from the shortcut icon, or download the latest versions from the following website. See the *User's Guide* to install the PS/PCL driver.

您可從捷徑圖示啓動 PDF 手冊，亦可從下列網站下載最新版本。請參閱進階使用說明安裝 PS/PCL 驅動程式。

คุณสามารถเปิดคู่มือ PDF ได้จากไอคอนเมนูทางลัด หรือดาวน์โหลดเวอร์ชันล่าสุดจากเว็บไซต์ต่อไปนี้ ดูที่คู่มือผู้ใช้เพื่อติดตั้งไดรเวอร์ PS/PCL

Anda dapat membuka panduan pengguna dalam format PDF dari ikon pintas, atau unduh versi terbaru dari situs web berikut. Lihat Panduan Pengguna untuk meng-instal driver PS/PCL.

➔ <http://www.epson.eu/Support> (Europe)  
<http://support.epson.net> (outside Europe)

### Information for Users in Taiwan Only

此資訊僅適用於台灣地區

- 產品名稱：彩色噴墨印表機
- 額定電壓：AC 100-240 V
- 額定頻率：50 至 60 Hz
- 耗電量：

列印時：約 22 W  
就緒模式：約 7 W  
睡眠模式：約 1.2 W  
關機模式：約 0.2 W

額定電流：0.6 至 0.3 A  
製造年份、製造號碼和生產國別：見機體標示

#### 警語

檢修本產品之前，請先拔掉本產品的電源線。

#### 功能規格

- 列印方式：微針點壓電噴墨技術
- 解析度：最大可達 4800 × 1200 dpi
- 適用系統：
  - Windows 10 (32-bit, 64-bit)/Windows 8.1 (32-bit, 64-bit)/
  - Windows 8 (32-bit, 64-bit)/Windows 7 (32-bit, 64-bit)/Windows Vista (32-bit, 64-bit)/Windows XP Professional x64 Edition SP2 以上版本/
  - Windows XP SP3 以上版本 (32-bit)/Windows Server 2016\*/
  - Windows Server 2012 R2\*/Windows Server 2012\*/
  - Windows Server 2008 R2\*/Windows Server 2008\*/
  - Windows Server 2003 R2\*/Windows Server 2003 SP2 以上版本\* (\* 僅限印表機驅動程式。)
  - macOS Sierra/OS X El Capitan/OS X Yosemite/OS X Mavericks/
  - OS X Mountain Lion/Mac OS X v10.7.x/Mac OS X v10.6.8

#### 使用方法

見內附相關說明文件

#### 緊急處理方法

發生下列狀況時，請先拔下印表機的電源線並洽詢Epson授權服務中心：

- 電源線或插頭損壞
- 有液體噴濺到印表機
- 印表機摔落或機殼損壞
- 印表機無法正常操作或是列印品質與原來有明顯落差

製造商：SEIKO EPSON CORPORATION  
地址：3-5, Owa 3-chome, Suwa-shi, Nagano-ken 392-8502 Japan  
電話：81-266-52-3131

進口商：台灣愛普生科技股份有限公司  
地址：台北市信義區松仁路7號14樓  
電話：(02) 8786-6688 (代表號)

#### 注意事項

- 只能使用印表機標籤上所註明的電源規格。
- 請保持工作場所的通風良好。

「限用物質含有情況」標示內容，請至下列網址查詢。


URL: [http://www.epson.com.tw/TW\\_RoHS](http://www.epson.com.tw/TW_RoHS)

Windows® is a registered trademark of the Microsoft Corporation.  
Mac is a trademark of Apple Inc., registered in the U.S. and other countries.  
Android™ is a trademark of Google Inc.

The contents of this manual and the specifications of this product are subject to change without notice.




**VI** Bắt đầu tại đây **HI** यहाँ आरंभ करें  
**MS** Mula di Sini **MN** Энд эхэл



Các nội dung có thể khác nhau tùy địa điểm.  
Kandungan mungkin berbeza-beza mengikut lokasi.  
सामगियाँ स्थान के अनुसार बदल सकती हैं।  
Байршлаас хамаарч агуулга өөр өөр байж болно.

**Không kết nối cáp USB trừ khi được chỉ dẫn thực hiện điều này.**  
Jangan sambungkan kabel USB melainkan diarahkan untuk berbuat demikian.  
USB केबल को कनेक्ट न करें जब तक ऐसा करने का निर्देश न दिया जाए।  
Зааварчилгаа өгөөгүй бол USB кабелиг бүү холбо.

**1**



Tháo mọi vật liệu bảo vệ.  
Buang semua bahan perlindungan.  
सभी सुरक्षात्मक सामगियाँ निकालें।  
Хамгаалалтын бүх материалуудыг авна.

**2**

Lắp khay đầu ra  
Masukkan bekas output.  
आउटपुट ट्रे अंदर डालें।  
Гаралтын тавиурыг оруул.

**3**

Đặt khay đầu ra.  
Letakkan bekas output.  
आउटपुट ट्रे रखें।  
Гаралтын тавиурыг тавь.

**4**

Nối dây và cắm điện.  
Sambung dan palamkan.  
कनेक्ट करें और प्लग से लगाएँ।  
Холбоод тогонд залгана.

**5**

Bật máy.  
Hidupkan.  
चालू करें।  
Асаана.

**6**


Chọn ngôn ngữ và thời gian  
Pilih bahasa dan masa.  
भाषा और समय चुनें।  
Хэл ба цагийг сонго.

**7**

Mở ra.  
Buka.  
खोलें।  
Нээ.

**8**

Ấn khay bộ cấp mực, và sau đó kéo nó ra.  
Tekan bekas unit bekalan dakwat dan kemudian, tariknya keluar.  
स्याही आपूर्ति यूनिट दबाएँ, और फिर उसे बाहर खींचें।  
Бэх нийлүүлэх нэгжийн тавиурыг дараад гадагш тат.



**9**

Lắc kỹ bộ cấp mực 10 lần.  
Goncangkan unit bekalan dakwat 10 kali betul-betul.  
स्याही आपूर्ति यूनिट को 10 बार अच्छी तरह से हिलाएँ।  
Бэх нийлүүлэх нэгжийг 10 удаа сайтар сэгсэр.

**Để thiết lập ban đầu, đảm bảo bạn sử dụng các hộp mực kèm theo máy in này. Bạn không thể cất giữ các hộp mực này để sử dụng sau này. Các hộp mực ban đầu sẽ được sử dụng một phần để sạc mực cho đầu in. Các hộp mực này có thể in ít trang hơn so với các hộp mực tiếp theo.**  
Untuk persediaan permulaan, pastikan anda menggunakan unit bekalan dakwat yang disertakan dengan pencetak. Unit bekalan dakwat tidak boleh disimpan untuk digunakan kemudian. Unit bekalan dakwat permulaan akan digunakan sebahagian untuk mengecap kepala cetak. Unit bekalan dakwat mungkin dapat mencetak kurang halaman berbanding unit bekalan dakwat berikutnya.  
आरंभिक सेटअप के लिए, सुनिश्चित करें कि आप इस प्रिंटर के साथ मिले इंक सप्लाइ यूनिट का उपयोग करें। ये इंक सप्लाइ यूनिट बाद के उपयोग के लिए नहीं सहेजे जा सकते हैं। आरंभिक इंक सप्लाइ यूनिट का आंशिक उपयोग प्रिंट हेड को चार्ज करने के लिए किया जाएगा। ये इंक सप्लाइ यूनिट बाद के इंक सप्लाइ यूनिट के मुकाबले कम पृष्ठ प्रिंट कर सकते हैं।  
Эхний тохируулалтад заавал принтертэй цуг ирсэн бэх нийлүүлэх нэгжийг хэрэглээрэй. Эдгээр бэх нийлүүлэх нэгжүүдийг дараа ашиглахаар хадгалах боломжгүй байдаг. Эхний бэх нийлүүлэх нэгжийн зарим хэсэг нь хэвлэх толгойг цэнэглэхэд ашиглагдана. Эдгээр бэх нийлүүлэх нэгжүүд нь дараа дараачийн бэх нийлүүлэх нэгжийг бодвол цөөн хуудас хэвлэж болно.

**10**

Mở hộp đựng.  
Buka bungkusannya.  
अनपैक करें।  
Савлагаанаас гарга.

**11**

Lắp khít bộ cấp mực vào khay bộ cấp mực.  
Muatkan unit bekalan dakwat ke dalam bekas unit bekalan dakwat.  
स्याही आपूर्ति यूनिट को स्याही आपूर्ति यूनिट ट्रे में लगाएँ।  
Бэх нийлүүлэх нэгжийг Бэх нийлүүлэх нэгжийн тавиур тааруул.

**12**

Lắp vào và đóng lại. Cũng cần lắp đặt tất cả bộ cấp mực.  
Masukkan dan tutup. Pasang juga semua unit bekalan dakwat.  
अंदर डालें और बंद करें। सभी स्याही आपूर्ति यूनिट को अच्छी तरह से स्थापित करें।  
Оруулаад хаа. Бүх бэх нийлүүлэх нэгжийг сайтар суурилуул.

**13**

Đợi cho đến khi hoàn tất tiến trình nạp mực.  
Tunggu sehingga selesai mengecap.  
चाजिंग पूरा होने तक प्रतीक्षा करें।  
Цэнэглэлт дуустал хүлээгээрэй.

**14**

Kéo ra.  
Tarik keluar.  
खींच कर बाहर निकालें।  
Татаж гарга.



**15**

Giữ chặt và trượt các dẫn hướng cạnh.  
Tarik panduan tepi.  
किनारा गाइड को पकड़ें और सरकाएँ।  
Ирмэг заагчийг чимхэж гүйлгэ.

**16**

Nạp giấy khổ A4 hướng về phía sau học đựng giấy với mặt in hướng xuống rồi trượt hướng dẫn hướng cạnh phía trước sang bên giấy.  
Muatkan kertas bersaiz A4 ke sebelah belakang kaset kertas dengan bahagian boleh cetak menghadap ke bawah, kemudian tolak panduan tepi bahagian hadapan ke arah kertas.  
पेपर कैसेट में प्रिंट होने वाले हिस्से को नीचे की तरफ रखते हुए A4 आकार वाले कागज को पीछे की तरफ लोड करें फिर सामने के किनारा गाइड को कागज तक सरकाएँ।  
A4 хэмжээтэй цаасыг цаасан кассетын ар руу хэвлэх талыг нь доош харуулан ачаалаад урд ирмэг заагчийг цаасанд тулгаж гүйлгэ.

**Không nạp giấy cao hơn vạch mũi tên ▼ bên trong dẫn hướng cạnh.**  
Jangan muatkan kertas di atas tanda anak panah ▼ dalam panduan tepi.  
किनारा गाइड में दिए ▼ तीर के निशान से ऊपर पेपर को लोड न करें।  
Ирмэг заагчийн дотор талын ▼ сүмтай тэмдэгээс дээш цаас ачаалж болохгүй.



Kiểm tra kích thước giấy và loại giấy cho các nguồn giấy. Chọn **Tốt** nếu các cài đặt đúng, hoặc chọn kích thước giấy và loại giấy thích hợp. Bạn có thể đổi các cài đặt này sau đó.

Periksa saiz dan jenis kertas untuk sumber kertas. Pilih **OK** jika tetapan betul atau pilih saiz dan jenis kertas yang betul. Anda boleh mengubah tetapan ini kemudian.

कागज स्रोतों के लिए कागज आकार और कागज प्रकार जाँचें। यदि सेटिंग्स सही हों तो **ठीक** चुनें, या सही कागज आकार और कागज प्रकार चुनें। आप इन सेटिंग्स को बाद में बदल सकते हैं।

Цаасны хэмжээ болон төрөл цаасны эх үүсвэрт таарах эсэхийг шалга. Хэрэв тохиргоо зөв бол **3A**-г сонго, буруу бол зөв цаасны хэмжээ төрлийг сонго. Та эдгээр тохиргоог дараа өөрчлөх боломжтой.

## 2

### Windows



Lắp đĩa CD vào rồi chọn A. Nếu bạn cần kết nối nhiều máy tính như quản trị viên, chọn B và xem Hướng dẫn cho quản trị viên để thiết lập các cài đặt cho quản trị viên.

Masukkan CD dan kemudian, pilih A. Jika anda perlu menyambungkan berbilang komputer sebagai pentadbir, pilih B dan lihat Panduan Pentadbir untuk menyediakan tetapan pentadbir.

सीडी डालें और फिर A चुनें। यदि आपको व्यवस्थापक के रूप में एक से अधिक कंप्यूटर कनेक्ट करने की जरूरत है, तो B चुनें और व्यवस्थापक सेटिंग सेटअप करने के लिए व्यवस्थापक गाइड देखें।

CD-г хийгээд A-г сонго. Хэрвээ та олон компьютерийг эрхлэгчээр холбох шаардлагатай бол B-г сонгоод эрхлэгчийн тохиргоог тохируулахын тулд Администраторын Зааварыг үз.

Nếu cảnh báo Tường lửa hiển thị, hãy cho phép truy cập các ứng dụng Epson. Jika amaran Tembok Api muncul, benarkan akses untuk aplikasi Epson. यदि फ़ायरवॉल अलर्ट प्रदर्शित होता है, तो Epson एप्लिकेशन के लिए पहुँच की अनुमति दें। Хэрвээ Галт ханын сануулга гарч ирвэл Epson аппликэйшнд хандалтыг зөвшөөр.

### No CD/DVD drive Mac OS




Truy cập trang web để bắt đầu quy trình thiết lập, cài đặt phần mềm và thiết lập cài đặt mạng.

Lawat laman web untuk memulakan proses persediaan, memasang perisian dan mengkonfigurasi tetapan rangkaian.

सेटअप प्रक्रिया को आरंभ करने के लिए वेबसाइट पर जाएँ, सॉफ्टवेयर इंस्टॉल करें तथा नेटवर्क सेटिंग कॉन्फिगर करें।

Тохируулгыг эхлүүлэх, програм хангамжийг суулгах болон сүлжээний тохиргоог тохируулахын тулд энэ вэб хуудсанд зочилно уу.

### iOS/Android



Xem Số hướng dẫn sử dụng để biết thêm thông tin về cách in từ smartphone hoặc máy tính bảng.

Lihat Panduan Pengguna untuk maklumat lanjut tentang mencetak dari telefon bimbit atau tablet.

किसी स्मार्टफोन या टैबलेट से प्रिंट करने संबंधित अधिक जानकारी के लिए उपयोगकर्ता गाइड देखें।

Ухаалаг утас юмуу таблетаас хэвлэх талаарх дэлгэрэнгүй мэдээллийг Хэрэглэгчийн Заавараас үзнэ үү.

## Epson Connect



Khi sử dụng thiết bị di động, bạn có thể in từ bất cứ địa điểm nào trên thế giới bằng máy in tương thích Epson Connect của mình. Truy cập trang web để biết thêm thông tin.

Anda boleh mencetak dari mana-mana lokasi di seluruh dunia ke pencetak serasi Epson Connect anda menggunakan peranti mudah alih anda. Lawat laman web untuk maklumat lanjut menggunakan peranti mudah alih anda.

अपने मोबाइल डिवाइस का उपयोग करके, आप दुनिया के किसी भी स्थान से अपने Epson Connect अनुकूल प्रिंटर से प्रिंट कर सकते हैं। अधिक जानकारी के लिए वेबसाइट पर जाएँ।

Та гар утсаа ашиглан Epson Connect-той зохицох принтерээрээ дэлхийн хаанаас ч хэвлэх боломжтой. Вэб сайтаар зочилж илүү дэлгэрэнгүй мэдээлэл авна уу.

## Questions?



Vous pouvez ouvrir les guides d'utilisation PDF à l'aide d'un lecteur PDF, ou télécharger les dernières versions des guides d'utilisation PS/PCL. Voir les guides d'utilisation pour plus de détails sur la configuration PS/PCL.

Anda boleh membuka manual PDF daripada ikon pintasan atau memuat turun versi terkini dari laman web berikut. Lihat Panduan Pengguna untuk memasang pemacu PS/PCL.

आप PDF मैन्युअल को शॉर्टकट आइकन से खोल सकते हैं, या निम्नलिखित वेबसाइट से नवीनतम संस्करण डाउनलोड कर सकते हैं।

PS/PCL डाइवर इंस्टॉल करने के लिए उपयोगकर्ता गाइड देखें। Та таних тэмдэгээс PDF гарын авлагыг хэвлэх, эсвэл дараах вэб хуудаснаас хамгийн сүүлийн хувилбарыг нь татаж авах боломжтой. PS/PCL драйверыг суулгахын тулд "Хэрэглэгчийн Заавар"-ыг үзээрэй.

➔ <http://www.epson.eu/Support> (Europe)  
<http://support.epson.net> (outside Europe)